

ਤੁਰੰਤ ਰਿਲੀਜ਼ ਲਈ

## ਗੈਟ ਬੈਕ ਟੂ ਬੈਟਰ। ਵੈਕਸੀਨੇਟ ਬ੍ਰੈਂਪਟਨ।

*ਸਿਟੀ ਨੇ ਨਿਵਾਸੀਆਂ ਨੂੰ ਵੈਕਸੀਨ ਲਗਵਾਉਣ ਵਾਸਤੇ ਉਤਸ਼ਾਹਿਤ ਕਰਨ ਲਈ ਵੈਕਸੀਨੇਟ ਬ੍ਰੈਂਪਟਨ ਮੁਹਿੰਮ ਸ਼ੁਰੂ ਕੀਤੀ*

ਬ੍ਰੈਂਪਟਨ, ਓਨਟੈਰੀਓ (2 ਜੂਨ, 2021) – ਜਿਵੇਂ ਕਿ ਵੈਕਸੀਨ ਦੀ ਅਧਿਕਾਰਤ ਸ਼ੁਰੂਆਤ (ਰੇਲਆਊਟ) ਜਾਰੀ ਹੈ ਅਤੇ ਸਪਲਾਈ ਦੇ ਮੁਤਾਬਕ - ਇਸ ਗਰਮੀ ਦੂਜੇ ਸੈਂਟਸ ਦੀ ਗਤੀ ਤੇਜ਼ ਕਰਨ ਦੇ ਸੂਬੇ ਦੇ ਐਲਾਨ ਦੇ ਬਾਅਦ ਸਿਟੀ, ਬ੍ਰੈਂਪਟਨ ਅਤੇ ਪੀਲ (Peel) ਵਿੱਚ ਦੇਖੀ ਗਈ ਗਤੀ ਦੇ ਆਧਾਰ ਤੇ, ਆਪਣੀ “ਗੈਟ ਬੈਕ ਟੂ ਬੈਟਰ। ਵੈਕਸੀਨੇਟ ਬ੍ਰੈਂਪਟਨ।” (“Get Back to Better. Vaccinate Brampton.”) ਮੁਹਿੰਮ ਸ਼ੁਰੂ ਕਰ ਰਹੀ ਹੈ।

“ਗੈਟ ਬੈਕ ਟੂ ਬੈਟਰ। ਵੈਕਸੀਨੇਟ ਬ੍ਰੈਂਪਟਨ।” ਮੁਹਿੰਮ, ਉਹਨਾਂ ਨਿੱਜੀ ਕਾਰਨਾਂ ਤੇ ਧਿਆਨ ਕੇਂਦਰਿਤ ਕਰਦੀ ਹੈ ਕਿ ਬ੍ਰੈਂਪਟਨ ਦੀਆਂ ਲੋਕਲ ਪ੍ਰਭਾਵਸ਼ਾਲੀ ਹਸਤੀਆਂ ਨੇ ਵੈਕਸੀਨ ਲਗਵਾਉਣ ਦਾ ਫੈਸਲਾ ਕਿਉਂ ਕੀਤਾ ਅਤੇ ਉਦਾਹਰਨਾਂ ਦੇ ਨਾਲ ਦੱਸਦੀ ਹੈ ਕਿ, ਜਦੋਂ ਸਾਰੇ ਨਿਵਾਸੀਆਂ ਲਈ ਵੈਕਸੀਨ ਉਪਲਬਧ ਹੋ ਜਾਵੇਗੀ, ਤਾਂ ਉਹਨਾਂ ਦੇ ਵੈਕਸੀਨ ਲਗਵਾਉਣ ਨਾਲ, ਕਮਿਊਨਿਟੀ ਕਿਸ ਤਰ੍ਹਾਂ ਉਹਨਾਂ ਦੇ ਆਸਪਾਸ ਦੇ ਲੋਕਾਂ ਨੂੰ ਸੁਰੱਖਿਅਤ ਰੱਖ ਸਕੇਗੀ ਅਤੇ ਉਹ ਪਹਿਲਾਂ ਵਰਗੀ ਜ਼ਿੰਦਗੀ ਜੀ ਸਕਣਗੇ, ਜਿਸਦੀ ਘਾਟ ਉਹਨਾਂ ਨੂੰ ਕੋਵਿਡ-19 (COVID-19) ਮਹਾਂਮਾਰੀ ਦੇ ਕਾਰਨ ਮਹਿਸੂਸ ਹੋਈ।

ਵੈਕਸੀਨ, ਸਾਡੀ ਕਮਿਊਨਿਟੀ ਵਿੱਚ ਬੈਕ ਟੂ ਬੈਟਰ (Back to Better) ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਕੋਵਿਡ-19 ਦੇ ਦੌਰਾਨ ਹਰ ਕੋਈ, ਅਲਗ-ਅਲਗ ਢੰਗ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਅਤੇ ਸਾਰੇ ਨਿਵਾਸੀਆਂ ਦੇ ਵੈਕਸੀਨ ਲਗਵਾਉਣ ਦੇ ਆਪਣੇ ਨਿੱਜੀ ਕਾਰਨ ਹਨ।

### ਵੈਕਸੀਨ

25 ਮਈ, 2021 ਤੱਕ, 357,008 ਜਾਂ – 52.3 ਪ੍ਰਤੀਸ਼ਤ ਬ੍ਰੈਂਪਟਨ ਵਾਸੀਆਂ ਨੇ – ਕੋਵਿਡ-19 ਦੀ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਲਗਵਾ ਲਈ ਹੈ। 12 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਜੋ ਪੀਲ ਵਿੱਚ ਰਹਿੰਦੇ, ਕੰਮ ਕਰਦੇ ਜਾਂ ਸਕੂਲ ਜਾਂਦੇ ਹਨ, ਉਹ ਹੁਣ ਪੀਲ ਰੀਜਨ (Peel Region) ਵਿੱਚ ਆਪਣੀ ਪਹਿਲੀ ਵੈਕਸੀਨ ਮੁਲਾਕਾਤ ਬੁੱਕ ਕਰਨ ਲਈ ਯੋਗ ਹਨ।

28 ਮਈ, 2021 ਨੂੰ, ਓਨਟੈਰੀਓ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ [ਗਰਮੀ ਵਿੱਚ ਦੋ-ਖੁਰਾਕ ਦੇ ਟੀਚੇ ਨਾਲ ਦੂਜੇ ਸੈਂਟਸ ਦੀ ਅਧਿਕਾਰਤ ਸ਼ੁਰੂਆਤ ਦੀ ਗਤੀ ਤੇਜ਼ ਕਰ ਰਹੀ ਹੈ \(accelerating the rollout of second shots targeting a two-dose summer\)](#)। ਜੇਕਰ ਵੈਕਸੀਨ ਦੀ ਪੂਰੀ ਸਪਲਾਈ ਹੋਵੇ, ਤਾਂ ਇਹ ਸੰਭਾਵਨਾ ਹੈ ਕਿ ਵੈਕਸੀਨ ਲਗਵਾਉਣ ਦੀ ਚੋਣ ਕਰਨ ਵਾਲੇ ਓਨਟੈਰੀਓ ਦੇ ਕਾਫੀ ਨਿਵਾਸੀ, ਗਰਮੀ ਦੇ ਅੰਤ ਤੱਕ ਪੂਰੀ ਤਰ੍ਹਾਂ ਵੈਕਸੀਨ ਲਗਵਾਉਣ ਯੋਗ ਹੋਣਗੇ।

ਇਸ ਵੇਲੇ, ਪੀਲ ਦੇ 80 ਸਾਲ ਜਾਂ ਇਸਤੋਂ ਵੱਧ ਉਮਰ ਦੇ ਨਿਵਾਸੀ, ਸੀਮਿਤ ਅੰਤਰਾਲ ਵਿੱਚ ਆਪਣੀ ਦੂਜੀ ਖੁਰਾਕ ਬੁੱਕ ਕਰਵਾਉਣ ਲਈ ਯੋਗ ਹਨ। ਹੋਰ ਜਾਣਕਾਰੀ [ਇੱਥੇ \(here\)](#) ਪ੍ਰਾਪਤ ਕੀਤੀ ਜਾ ਸਕਦੀ ਹੈ।

### ਸਿਹਤ ਅਤੇ ਸੁਰੱਖਿਆ ਸਬੰਧੀ ਰਿਮਾਈਂਡਰ

ਭਾਵੇਂ ਨਿਵਾਸੀਆਂ ਨੇ ਵੈਕਸੀਨ ਲਗਵਾ ਲਈ ਹੋਵੇ, ਫਿਰ ਵੀ ਉਹਨਾਂ ਨੂੰ ਯਾਦ ਕਰਵਾਇਆ ਜਾਂਦਾ ਹੈ ਕਿ ਸਿਹਤ ਅਤੇ ਸੁਰੱਖਿਆ ਸਬੰਧੀ ਸਾਰੇ ਉਪਾਅ, ਸਾਡੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਨ। ਬ੍ਰੈਂਪਟਨ ਵਾਸੀਆਂ ਲਈ ਮਾਸਕ ਪਹਿਨਣ, ਸਰੀਰਕ ਦੂਰੀ ਰੱਖਣ, ਚੰਗੀ ਤਰ੍ਹਾਂ ਸਫਾਈ ਰੱਖਣ ਅਤੇ ਜੇਕਰ ਉਹ ਬੀਮਾਰ ਮਹਿਸੂਸ ਕਰ ਰਹੇ ਹੋਣ ਤਾਂ ਘਰ ਵਿੱਚ ਹੀ ਰਹਿਣ ਵਰਗੇ ਉਪਾਵਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ।

ਖੁਦ ਦੀ ਅਤੇ ਆਪਣੇ ਪਿਆਰਿਆਂ ਦੀ ਰੱਖਿਆ ਕਰੋ। ਜੇਕਰ ਤੁਸੀਂ ਅਜੇ ਤੱਕ ਵੈਕਸੀਨ ਬੁੱਕ ਨਹੀਂ ਕਰਵਾਈ ਹੈ, ਤਾਂ ਆਪਣੀ ਪਹਿਲੀ ਕੋਵਿਡ-19 ਵੈਕਸੀਨ ਬੁੱਕ ਕਰਵਾਓ। ਸੂਬੇ ਦੇ [ਵੈਕਸੀਨ ਬੁਕਿੰਗ ਪੋਰਟਲ \(vaccine booking portal\)](#) ਤੇ ਦੂਜੀ ਖੁਰਾਕ ਲਈ ਯੋਗਤਾ ਬਾਰੇ ਤਾਜ਼ਾ ਜਾਣਕਾਰੀ ਪ੍ਰਾਪਤ ਕਰਦੇ ਰਹੋ ਅਤੇ ਜਿੰਨੀ ਜਲਦੀ ਹੋ ਸਕੇ, ਆਪਣੀ ਵੈਕਸੀਨ ਬੁੱਕ ਕਰੋ। ਇਕੱਠੇ ਮਿਲ ਕੇ, ਅਸੀਂ ਕੋਵਿਡ-19 ਨੂੰ ਫੈਲਣ ਤੋਂ ਰੋਕ ਸਕਦੇ ਹਾਂ।

### ਲਿੰਕ

- [ਵੈਬਸਾਈਟ – ਗੈਟ ਬੈਕ ਟੂ ਬੈਟਰ। ਵੈਕਸੀਨੇਟ ਬ੍ਰੈਂਪਟਨ। \(Website – Get Back to Better. Vaccinate Brampton.\)](#)
- [ਵੀਡੀਓ – ਗੈਟ ਬੈਕ ਟੂ ਬੈਟਰ। ਵੈਕਸੀਨੇਟ ਬ੍ਰੈਂਪਟਨ। \(Video – Get Back to Better. Vaccinate Brampton.\)](#)
- [ਰੀਜਨ ਆਫ ਪੀਲ ਦਾ ਵੈਕਸੀਨ ਬੁਕਿੰਗ ਪੋਰਟਲ \(Region of Peel vaccine booking portal\)](#)
- [ਓਨਟਾਰੀਓ ਸਰਕਾਰ ਦਾ ਵੈਕਸੀਨ ਬੁਕਿੰਗ ਪੋਰਟਲ \(Government of Ontario vaccine booking portal\)](#)
- [ਸਿਟੀ ਆਫ ਬ੍ਰੈਂਪਟਨ ਦੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਦੇ ਯਤਨ \(The City of Brampton's response to COVID-19\)](#)
- [ਪੀਲ ਵਿੱਚ ਕੋਵਿਡ-19 ਦੇ ਕੇਸ \(Cases of COVID-19 in Peel\)](#)

### ਹਵਾਲਾ

“ਹੁਣੇ ਜਿਹੇ ਨਿੱਘੇ ਮੌਸਮ ਦੀ ਸ਼ੁਰੂਆਤ ਹੋਣ ਨਾਲ, ਮੈਨੂੰ ਪਤਾ ਹੈ ਕਿ ਬ੍ਰੈਂਪਟਨ ਦੇ ਨਿਵਾਸੀ ਅੱਗੇ ਚੰਗੇ ਦਿਨਾਂ ਦੀਆਂ ਝਲਕੀਆਂ ਦੇਖ ਰਹੇ ਹਨ। ਆਪਣੇ ਪਿਆਰਿਆਂ ਨਾਲ ਮਿਲਣਾ-ਜੁਲਣਾ ਅਤੇ ਸਾਡੀਆਂ ਮਨਪਸੰਦ ਗਰੁੱਪ ਅਤੇ ਆਉਟਡੋਰ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰਨ ਲਈ, ਵੈਕਸੀਨ ਲਗਵਾਉਣਾ ਬੇਹੱਦ ਮਹੱਤਵਪੂਰਣ ਹੈ। ਉਹਨਾਂ ਨਿਵਾਸੀਆਂ ਦਾ ਧੰਨਵਾਦ, ਜਿਹਨਾਂ ਨੇ ਆਪਣੀ ਪਹਿਲੀ ਖੁਰਾਕ ਲਗਵਾ ਲਈ ਹੈ ਅਤੇ ਜਿਹਨਾਂ ਨੇ ਵੈਕਸੀਨ ਨਹੀਂ ਲਗਵਾਈ ਹੈ ਅਤੇ ਵੈਕਸੀਨ ਲਗਵਾਉਣ ਲਈ ਯੋਗ ਹਨ, ਉਹ ਕਿਰਪਾ ਕਰਕੇ ਆਪਣੀ ਵੈਕਸੀਨ ਮੁਲਾਕਾਤ ਬੁੱਕ ਕਰ ਲੈਣ। ਗਰਮੀ ਵਿੱਚ ਦੇ-ਖੁਰਾਕਾਂ ਦੇ ਨਾਲ ਅਤੇ ਸਿਹਤ ਅਤੇ ਸੁਰੱਖਿਆ ਸਬੰਧੀ ਸਾਰੇ ਉਪਾਵਾਂ ਦੀ ਪਾਲਣਾ ਕਰਕੇ, ਅਸੀਂ ਅਸਲ ਵਿੱਚ ‘ਗੈਟ ਬੈਕ ਟੂ ਬੈਟਰ’ ਵੱਲ ਵਧ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੇ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। [www.brampton.ca](http://www.brampton.ca) ਤੇ ਹੋਰ ਜਾਣੋ।

### ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)